

 Print Page

Sri Guru Granth Sahib

Displaying 1182 of

ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥

Thoo Kar Gath Maeree Prabh Dhaeiaar ||1|| Rehaao ||

Save me, O my Merciful Lord God. ||1||Pause||

ਬਸੰਤੁ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧

Raag Basant Guru Arjan Dev

ਜਾਪ ਨ ਤਾਪ ਨ ਕਰਮ ਕੀਤਿ ॥

Jaap N Thaap N Karam Keeth ||

I have not practiced meditation, austerities or good actions.

ਬਸੰਤੁ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧

Raag Basant Guru Arjan Dev

ਆਵੈ ਨਾਹੀ ਕਛੁ ਰੀਤਿ ॥

Aavai Naahee Kashhoo Reeth ||

I do not know the way to meet You.

ਬਸੰਤੁ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੨

Raag Basant Guru Arjan Dev

ਮਨ ਮਹਿ ਰਾਖਉ ਆਸ ਏਕ ॥

Man Mehi Raakho Aas Eaek ||

Within my mind, I have placed my hopes in the One Lord alone.

ਬਸੰਤੁ (ਮਃ ੫) (੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੨

Raag Basant Guru Arjan Dev

ਨਾਮ ਤੇਰੇ ਕੀ ਤਰਉ ਏਕ ॥੨॥

Naam Therae Kee Tharo Ttaek ||2||

The Support of Your Name shall carry me across. ||2||

ਬਸੰਤੁ (ਮਃ ੫) (੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੨

Raag Basant Guru Arjan Dev

ਸਰਬ ਕਲਾ ਪ੍ਰਭ ਤੁਮ੍ਹ ਪ੍ਰਬੀਨ ॥

Sarab Kalaa Prabh Thumh Prabeen ||

You are the Expert, O God, in all powers.

ਬਸੰਤੁ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੨

Raag Basant Guru Arjan Dev

ਅੰਤੁ ਨ ਪਾਵਹਿ ਜਲਹਿ ਮੀਨ ॥

Anth N Paavehi Jalehi Meen ||

The fish cannot find the limits of the water.

ਬਸੰਤੁ (ਮਃ ੫) (੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੩

Raag Basant Guru Arjan Dev

ਅਗਮ ਅਗਮ ਉਚਹ ਤੇ ਉਚ ॥

Agam Agam Oocheh Thae Ooch ||

You are Inaccessible and Unfathomable, the Highest of the High.

ਬਸੰਤੁ (ਮਃ ੫) (੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੩

Raag Basant Guru Arjan Dev

ਹਮ ਥੋਰੇ ਤੁਮ ਬਹੁਤ ਮੂਚ ॥੩॥

Ham Thhorae Thum Bahuth Mooch ||3||

I am small, and You are so very Great. ||3||

ਬਸੰਤੁ (ਮਃ ੫) (੭) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੩

Raag Basant Guru Arjan Dev

ਜਿਨ ਤੂ ਧਿਆਇਆ ਸੇ ਗਨੀ ॥

Jin Thoo Dhhiaaeiaa Sae Ganee ||

Those who meditate on You are wealthy.

ਬਸੰਤੁ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੪

Raag Basant Guru Arjan Dev

ਜਿਨ ਤੂ ਪਾਇਆ ਸੇ ਧਨੀ ॥

Jin Thoo Paaeiaa Sae Dhhanee ||

Those who attain You are rich.

ਬਸੰਤੁ (ਮਃ ੫) (੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੪

Raag Basant Guru Arjan Dev

ਜਿਨਿ ਤੂ ਸੇਵਿਆ ਸੁਖੀ ਸੇ ॥

Jin Thoo Saeviaa Sukhee Sae ||

Those who serve You are peaceful.

ਬਸੰਤੁ (ਮਃ ੫) (੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੪

Raag Basant Guru Arjan Dev

ਸੰਤ ਸਰਣਿ ਨਾਨਕ ਪਰੇ ॥੪॥੭॥

Santh Saran Naanak Parae ||4||7||

Nanak seeks the Sanctuary of the Saints. ||4||7||

ਬਸੰਤੁ (ਮਃ ੫) (੭) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੪

Raag Basant Guru Arjan Dev

ਬਸੰਤੁ ਮਹਲਾ ੫ ॥

Basanth Mehalaa 5 ||

Basant, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੨

ਤਿਸੁ ਤੂ ਸੇਵਿ ਜਿਨਿ ਤੂ ਕੀਆ ॥

This Thoo Saev Jin Thoo Keeaa ||

Serve the One who created You.

ਬਸੰਤੁ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੫

Raag Basant Guru Arjan Dev

ਤਿਸੁ ਅਰਾਧਿ ਜਿਨਿ ਜੀਉ ਦੀਆ ॥

This Araadhh Jin Jeeo Dheeeaa ||

Worship the One who gave you life.

ਬਸੰਤੁ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੫

Raag Basant Guru Arjan Dev

ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥

This Kaa Chaakar Hohi Fir Ddaan N Laagai ||

Become His servant, and you shall never again be punished.

ਬਸੰਤੁ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੬

Raag Basant Guru Arjan Dev

ਤਿਸ ਕੀ ਕਰਿ ਪੋਤਦਾਰੀ ਫਿਰਿ ਦੁਖੁ ਨ ਲਾਗੈ ॥੧॥

This Kee Kar Pothadhaaree Fir Dhookh N Laagai ||1||

Become His trustee, and you shall never again suffer sorrow. ||1||

ਬਸੰਤੁ (ਮਃ ੫) (੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੬

Raag Basant Guru Arjan Dev

ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥

Eaevadd Bhaag Hohi Jis Praanee ||

That mortal who is blessed with such great good fortune,

ਬਸੰਤੁ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੬

Raag Basant Guru Arjan Dev

ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥

So Paaeae Eihu Padh Nirabaanee ||1|| Rehaao ||

Attains this state of Nirvaanaa. ||1||Pause||

ਬਸੰਤੁ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੭

Raag Basant Guru Arjan Dev

ਦੂਜੀ ਸੇਵਾ ਜੀਵਨੁ ਬਿਰਥਾ ॥

Dhoojee Saevaa Jeevan Birathhaa ||

Life is wasted uselessly in the service of duality.

ਬਸੰਤੁ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੭

Raag Basant Guru Arjan Dev

ਕਛੂ ਨ ਹੋਈ ਹੈ ਪੂਰਨ ਅਰਥਾ ॥

Kashhoo N Hoe Hai Pooran Arathhaa ||

No efforts shall be rewarded, and no works brought to fruition.

ਬਸੰਤੁ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੭

Raag Basant Guru Arjan Dev

ਮਾਣਸ ਸੇਵਾ ਖਰੀ ਦੁਹੇਲੀ ॥

Maanas Saevaa Kharee Duhaelee ||

It is so painful to serve only mortal beings.

ਬਸੰਤੁ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੮

Raag Basant Guru Arjan Dev

ਸਾਧ ਕੀ ਸੇਵਾ ਸਦਾ ਸੁਹੇਲੀ ॥੨॥

Saadhh Kee Saevaa Sadhaa Suhaelee ||2||

Service to the Holy brings lasting peace and bliss. ||2||

ਬਸੰਤੁ (ਮਃ ੫) (੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੮

Raag Basant Guru Arjan Dev

ਜੇ ਲੋੜਹਿ ਸਦਾ ਸੁਖੁ ਭਾਈ ॥

Jae Lorrehi Sadhaa Sukh Bhaaee ||

If you long for eternal peace, O Siblings of Destiny,

ਬਸੰਤੁ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੮

Raag Basant Guru Arjan Dev

ਸਾਧੂ ਸੰਗਤਿ ਗੁਰਹਿ ਬਤਾਈ ॥

Saadhhoo Sangath Gurehi Bathaaee ||

Then join the Saadh Sangat, the Company of the Holy; this is the Guru's advice.

ਬਸੰਤੁ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੯

Raag Basant Guru Arjan Dev

ਉਹਾ ਜਪੀਐ ਕੇਵਲ ਨਾਮ ॥

Oohaa Japeeai Kaeval Naam ||

There, the Naam, the Name of the Lord, is meditated on.

ਬਸੰਤੁ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੯

Raag Basant Guru Arjan Dev

ਸਾਧੂ ਸੰਗਤਿ ਪਾਰਗਰਾਮ ॥੩॥

Saadhhoo Sangath Paaragaraam ||3||

In the Saadh Sangat, you shall be emancipated. ||3||

ਬਸੰਤੁ (ਮਃ ੫) (੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੯

Raag Basant Guru Arjan Dev

ਸਗਲ ਤਤ ਮਹਿ ਤਤੁ ਗਿਆਨੁ ॥

Sagal Thath Mehi Thath Giaan ||

Among all essences, this is the essence of spiritual wisdom.

ਬਸੰਤੁ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੯

Raag Basant Guru Arjan Dev

ਸਰਬ ਧਿਆਨ ਮਹਿ ਏਕੁ ਧਿਆਨੁ ॥

Sarab Dhhiaan Mehi Eaek Dhhiaan ||

Among all meditations, meditation on the One Lord is the most sublime.

ਬਸੰਤੁ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੦

Raag Basant Guru Arjan Dev

ਹਰਿ ਕੀਰਤਨ ਮਹਿ ਉਤਮ ਧੁਨਾ ॥

Har Keerathan Mehi Ootham Dhhunaa ||

The Kirtan of the Lord's Praises is the ultimate melody.

ਬਸੰਤੁ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੦

Raag Basant Guru Arjan Dev

ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥

Naanak Gur Mil Gaae Gunaa ||4||8||

Meeting with the Guru, Nanak sings the Glorious Praises of the Lord. ||4||8||

ਬਸੰਤੁ (ਮਃ ੫) (੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੦

Raag Basant Guru Arjan Dev

ਬਸੰਤੁ ਮਹਲਾ ੫ ॥

Basanth Mehalaa 5 ||

Basant, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੨

ਜਿਸੁ ਬੋਲਤ ਮੁਖੁ ਪਵਿਤੁ ਹੋਇ ॥

Jis Bolath Mukh Pavith Hoe ||

Chanting His Name, one's mouth becomes pure.

ਬਸੰਤੁ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੧

Raag Basant Guru Arjan Dev

ਜਿਸੁ ਸਿਮਰਤ ਨਿਰਮਲੁ ਹੈ ਸੋਇ ॥

Jis Simarath Niramal Hai Soe ||

Meditating in remembrance on Him, one's reputation becomes stainless.

ਬਸੰਤੁ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੧

Raag Basant Guru Arjan Dev

ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥

Jis Araadhhae Jam Kishh N Kehai ||

Worshipping Him in adoration, one is not tortured by the Messenger of Death.

ਬਸੰਤੁ (ਮਃ ੫) (੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੨

Raag Basant Guru Arjan Dev

ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥

Jis Kee Saevaa Sabh Kishh Lehai ||1||

Serving Him, everything is obtained. ||1||

ਬਸੰਤੁ (ਮਃ ੫) (੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੨

Raag Basant Guru Arjan Dev

ਰਾਮ ਰਾਮ ਬੋਲਿ ਰਾਮ ਰਾਮ ॥

Raam Raam Bol Raam Raam ||

The Lord's Name - chant the Lord's Name.

ਬਸੰਤੁ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੨

Raag Basant Guru Arjan Dev

ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥

Thiaagahu Man Kae Sagal Kaam ||1|| Rehaao ||

Abandon all the desires of your mind. ||1||Pause||

ਬਸੰਤੁ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੩

Raag Basant Guru Arjan Dev

ਜਿਸ ਕੇ ਧਾਰੇ ਧਰਣਿ ਅਕਾਸੁ ॥

Jis Kae Dhhaarae Dhharan Akaas ||

He is the Support of the earth and the sky.

ਬਸੰਤੁ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੩

Raag Basant Guru Arjan Dev

ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥

Ghatt Ghatt Jis Kaa Hai Pragaas ॥

His Light illuminates each and every heart.

ਬਸੰਤੁ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੩

Raag Basant Guru Arjan Dev

ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥

Jis Simarath Pathith Puneeth Hoe ॥

Meditating in remembrance on Him, even fallen sinners are sanctified;

ਬਸੰਤੁ (ਮਃ ੫) (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੪

Raag Basant Guru Arjan Dev

ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥

Anth Kaal Fir Fir N Roe ॥2॥

In the end, they will not weep and wail over and over again. ॥2॥

ਬਸੰਤੁ (ਮਃ ੫) (੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੪

Raag Basant Guru Arjan Dev

ਸਗਲ ਧਰਮ ਮਹਿ ਉਤਮ ਧਰਮ ॥

Sagal Dhharam Mehi Ootham Dhharam ॥

Among all religions, this is the ultimate religion.

ਬਸੰਤੁ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੪

Raag Basant Guru Arjan Dev

ਕਰਮ ਕਰਤੂਤਿ ਕੈ ਉਪਰਿ ਕਰਮ ॥

Karam Karathooth Kai Oopar Karam ॥

Among all rituals and codes of conduct, this is above all.

ਬਸੰਤੁ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੫

Raag Basant Guru Arjan Dev

ਜਿਸ ਕਉ ਚਾਹਹਿ ਸੁਰਿ ਨਰ ਦੇਵ ॥

Jis Ko Chaahehi Sur Nar Dhaev ॥

The angels, mortals and divine beings long for Him.

ਬਸੰਤੁ (ਮਃ ੫) (੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੫

Raag Basant Guru Arjan Dev

ਸੰਤ ਸਭਾ ਕੀ ਲਗਾਹੁ ਸੇਵ ॥੩॥

Santh Sabhaa Kee Lagahu Saev ||3||

To find Him, commit yourself to the service of the Society of the Saints. ||3||

ਬਸੰਤੁ (ਮਃ ੫) (੯) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੫

Raag Basant Guru Arjan Dev

ਆਦਿ ਪੁਰਖਿ ਜਿਸੁ ਕੀਆ ਦਾਨੁ ॥

Aadh Purakh Jis Keeaa Dhaan ||

One whom the Primal Lord God blesses with His bounties,

ਬਸੰਤੁ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੬

Raag Basant Guru Arjan Dev

ਤਿਸ ਕਉ ਮਿਲਿਆ ਹਰਿ ਨਿਧਾਨੁ ॥

This Ko Miliaa Har Nidhhaan ||

Obtains the treasure of the Lord.

ਬਸੰਤੁ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੬

Raag Basant Guru Arjan Dev

ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥

This Kee Gath Mith Kehee N Jaae ||

His state and extent cannot be described.

ਬਸੰਤੁ (ਮਃ ੫) (੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੬

Raag Basant Guru Arjan Dev

ਨਾਨਕ ਜਨ ਹਰਿ ਹਰਿ ਧਿਆਇ ॥੪॥੯॥

Naanak Jan Har Har Dhhiaae ||4||9||

Servant Nanak meditates on the Lord, Har, Har. ||4||9||

ਬਸੰਤੁ (ਮਃ ੫) (੯) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੭

Raag Basant Guru Arjan Dev

ਬਸੰਤੁ ਮਹਲਾ ੫ ॥

Basanth Mehalaa 5 ||

Basant, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੨

ਮਨ ਤਨ ਭੀਤਰਿ ਲਾਗੀ ਪਿਆਸ ॥

Man Than Bheethar Laagee Piaas ||

My mind and body are gripped by thirst and desire.

ਬਸੰਤੁ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੭

Raag Basant Guru Arjan Dev

ਗੁਰਿ ਦਇਆਲਿ ਪੂਰੀ ਮੇਰੀ ਆਸ ॥

Gur Dhaeiaal Pooree Maeree Aas ||

The Merciful Guru has fulfilled my hopes.

ਬਸੰਤੁ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੮

Raag Basant Guru Arjan Dev

ਕਿਲਵਿਖ ਕਾਟੇ ਸਾਧਸੰਗਿ ॥

Kilavikh Kaattae Saadhhasang ||

In the Saadh Sangat, the Company of the Holy, all my sins have been taken away.

ਬਸੰਤੁ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੮

Raag Basant Guru Arjan Dev

ਨਾਮੁ ਜਪਿਓ ਹਰਿ ਨਾਮ ਰੰਗਿ ॥੧॥

Naam Japiou Har Naam Rang ||1||

I chant the Naam, the Name of the Lord; I am in love with the Name of the Lord. ||1||

ਬਸੰਤੁ (ਮਃ ੫) (੧੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੮

Raag Basant Guru Arjan Dev

ਗੁਰ ਪਰਸਾਦਿ ਬਸੰਤੁ ਬਨਾ ॥

Gur Parasaadh Basanth Banaa ||

By Guru's Grace, this spring of the soul has come.

ਬਸੰਤੁ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੯

Raag Basant Guru Arjan Dev

ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥

Charan Kamal Hiradhai Our Dhhaarae Sadhaa Sadhaa Har Jas Sunaa ||1|| Rehaao ||

I enshrine the Lord's Lotus Feet within my heart; I listen to the Lord's Praise, forever and ever.

||1||Pause||

ਬਸੰਤੁ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੨ ਪੰ. ੧੯

Raag Basant Guru Arjan Dev